

ਪੰਜਾਬ ਸਰਕਾਰ ਦੇ ਪੱਤਰ ਨੰ. 1/43/90/IFPIII/4701 ਮਿਤੀ 24.5.90 ਅਨੁਸਾਰ CSR ਸਬ-ਰੂਲ (4) ਆਫ ਰੂਲ 6.17 ਵਾਲੀਓਮ-II - ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਅਪੰਗ ਬੱਚਿਆਂ ਨੂੰ ਉਮਰ ਭਰ ਲਈ ਪਰਿਵਾਰਕ ਪੈਨਸ਼ਨ ਲੱਗ ਸਕਦੀ ਹੈ ਪੱਤਰ ਹੇਠ ਲਿਖੇ ਅਨੁਸਾਰ ਹੈ।

(Copy of F.D. Pb.1/43/90/-IFPIII/4701 dated 24/5/90)

1. I am directed to invite a reference to the subject cited above and to state that as per existing provisions of Punjab Civil Services Rules (Explanation (a) below sub rule 4 of Rule 6.17 of C.S.R. volume-II) only those crippled disabled children of the State Government employees covered under the family pension the life time if disability manifest during the period of their scheme (unable to earn their living) can get family pension for (employee's) service that is if disability to such sons/ daughters of the Government employee occurs after their death or retirement it does not qualify for the grant of life family pension.
2. The matter has been considered and the President of India is pleased to dispense with the provisions of Explanation and decide that such sons, daughters of the State Government employees/pensioners, who are covered under the Family Pension Scheme shall also be entitled for the grant of family pension for life time if the disability of such sons, daughter of Govt. employee had manifested/ will manifest after the death or retirement of the retired employees provided that such son or daughter is from a marriage which took place before retirement/ during service and such son or daughter is not in receipt of or eligible for any pension under any other rules of this State/ any other State/ Central Govt. and or State/Central/Autonomous Bodies/Undertakings.
3. Other conditions stipulated in rules 6.17 of Punjab C.S.R. volume-II governing the grant of Family Pension to such sons/ daughters shall continue to apply.
4. These orders take effect from the date of issue of this letter.
5. Formal amendment to the Rules shall be made in due course.

★★★★★★★

ਸੇਵਾ ਨਵਿਰਤੀ ਤੋਂ ਬਾਅਦ ਕੀਤੀ ਸ਼ਾਦੀ ਨੂੰ ਫੈਮਲੀ ਪੈਨਸ਼ਨ ਲਈ ਮੰਨਣ ਬਾਰੇ।

(ਨਕਲ ਵਿ.ਵਿ.ਪੰ.ਨੰ.1/7/90 1/ ਵਿ.ਪਿ.3/3270 ਮਿਤੀ 18.4.1991)

1. ਮੈਨੂੰ ਉਪਰੋਕਤ ਵਿਸ਼ੇ ਤੇ ਆਪ ਦਾ ਧਿਆਨ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ ਜਿਲਦ-2 ਦੇ ਰੂਲ 6.17 ਦੇ ਸਬ ਰੂਲ (3) ਹੇਠ ਨੋਟ 2 ਵੱਲ ਦਿਵਾਉਣ ਦੀ ਹਿਦਾਇਤ ਹੋਈ ਹੈ। ਜਿਸ ਅਨੁਸਾਰ ਰਿਟਾਇਰਮੈਂਟ ਤੋਂ ਬਾਅਦ ਕੀਤੀ ਸ਼ਾਦੀਫੈਮਲੀ ਪੈਨਸ਼ਨ ਸਕੀਮ ਲਈ ਨਹੀਂ ਮੰਨੀ ਜਾਂਦੀ ਹੈ।
2. ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਵਿਰੁੱਧ ਦਾਇਰ ਕੀਤੇ ਕੇਸਾਂ ਵਿੱਚ ਫੈਮਲੀਆਂ ਦੀ ਰੋਸ਼ਨੀ ਵਿੱਚ ਰਾਸ਼ਟਰਪਤੀ ਜੀ ਨੇ ਪ੍ਰਸੰਨਤਾ ਪੂਰਵਕ ਫੈਸਲਾ ਕੀਤਾ ਹੈ ਕਿ ਫੈਮਲੀ ਪੈਨਸ਼ਨ ਸਕੀਮ 1964 ਦੇ ਲਾਭ ਰਿਟਾਇਰਮੈਂਟ ਤੋਂ ਬਾਅਦ ਕੀਤੀ ਸ਼ਾਦੀ ਵਾਲੇ ਕੇਸਾਂ ਵਿੱਚ ਪੈਨਸ਼ਨਰ ਦੀ ਮ੍ਰਿਤੂ ਦੀ ਮਿਤੀ ਤੋਂ ਅਗਲੇ ਦਿਨ ਤੋਂ ਦਿੱਤੇ ਜਾਣ।
3. ਜਿਨ੍ਹਾਂ ਅਜਿਹੇ ਕੇਸਾਂ ਵਿੱਚ ਸਬੰਧਤ ਫੈਮਲੀ ਪੈਨਸ਼ਨਰ ਦੀ ਮ੍ਰਿਤੂ ਹੋ ਚੁੱਕੀ ਹੈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਵਾਰਸਾਂ ਨੂੰ ਹੱਕਦਾਰੀ ਦੀ ਮਿਤੀ ਤੱਕ ਬਕਾਇਆ ਵੀ ਦਿੱਤਾ ਜਾਵੇਗਾ।
4. ਫੈਮਲੀ ਪੈਨਸ਼ਨ ਮੰਨਜ਼ੂਰ ਕਰਨ ਅਤੇ ਇਸ ਦੀ ਅਦਾਇਗੀ ਕਰਨ ਵਾਸਤੇ ਪੰਜਾਬ ਸੀ.ਐਸ.ਆਰ ਜਿਲਦ-2 ਵਿੱਚ ਦੱਸੀ ਗਈ ਵਿਧੀ ਹੀ ਅਪਣਾਈ ਜਾਵੇਗੀ।
5. ਉਪਰ ਪੈਰਾ 1 ਵਿੱਚ ਦੱਸੇ ਰੂਲ ਨੂੰ ਇਸ ਹੱਦ ਤੱਕ ਸੋਧਿਆ ਸਮਝਿਆ ਜਾਵੇਗਾ ਅਤੇ ਰੂਲਾਂ ਵਿਚ ਲੋੜੀਂਦੀ ਸੋਧ ਡਿਊ ਕੋਰਸ ਵਿੱਚ ਕੀਤੀ ਜਾਵੇਗੀ।

★★★★★★★

A. Eligibility of disabled divorced/widowed daughters for grant of family pension.

(Copy of F.D. Pb. No. 1/10/99-3FPPC/302 dt. 10.1.2002)

I am directed to state that as per provision contained in para No. 4.3. (i) of Punjab Govt. letter No. 1/7/98-1FPIII/8709 dated 16.7.98, divorced/widowed daughter is eligible for the grant of family pension subject to the conditions specified there in. Further as per provisions of Punjab CSR Vol-II in Rule 6.17(4)(c), the disabled daughter is already eligible for family pension for life, on the fulfillment of specified conditions.

2. Keeping in view the decision of Govt. of India contained in their O.M.No. 45/51/97-P&PW/(E) Vol.II dated 25.7.2001, the matter has been considered and it has been decided that if the marriage of the disabled daughter is legally annulled,

she would be eligible for family pension for life from the date her marriage stands annulled, subject to the following conditions :-

- (i) Divorce is valid in law.
 - (ii) Divorced daughter comes back to her parental home.
 - (iii) Disability is certified by an appropriate authority as required under the rules.
 - (iv) The requirement regarding submission of the requisite certificates as laid down under rule 6.17(4) of the Punjab Civil Service Rule Vol.II for becoming eligible for family pension for life, shall continue to remain operative.
3. Similarly, the widowed/disabled daughter would also be eligible for family pension for life from the date of death of her husband, subject to fulfilment of above mentioned conditions, as applicable in her case.
4. The relevant provisions of the Punjab CSR Vol.II may be deemed to have been amended to the extent of the contents of this letter, and a notification for the same will be issued in due course.

ਫੈਮਿਲੀ ਪੈਨਸ਼ਨ ਲਈ ਤਲਾਕਸ਼ੁਦਾ/ਵਿਧਵਾ ਧੀਆਂ ਨੂੰ ਕੋਈ ਉਮਰ ਹੱਦ ਨਹੀਂ

- B.** Copy of Letter No.3/81/2005-3FFPC/6944 dated 30.8.2005 from Govt. of Punjab, Department of Finance (Finance Pension Policy & Cordination Branch) to All Heads of the Departments/Commissioners of Divisions/Deputy Commissioner etc.

Sub. : Eligibility of divorced/widowed daughter for grant of family pension.

Sir,

I am directed to refer to the subject noted above and to state that as per provision contained in para No. 4.3(i) of Punjab Govt. Letter No. 1/7/98-1FP/III/8709 dated 16.7.98, son/daughter including divorced/widowed daughter is eligible for the grant of family pension till he/she attained the age of 25 years or upto the date of his/her marriage/remarriage or till he/she starts earning his/her livelihood, whichever is earlier. Son/daughter including widowed/divorced daughter shall be deemed to be earning his/her livelihood if his/her income is Rs. 2620/- per mensem or more. Further as per provision of Punjab CSR Vol-II in Rule 6.17(4), the disabled daughter is already eligible for family pension for life, on the fulfilment of specified conditions mentioned in Punjab Govt. letter No. 1/10/99-3FPPC/302 dated 10.1.2002.

2. Keeping in view the decision of Govt. of India contained in their O.M. No. 1/19/03-P&PW(E) dated 26.8.2004, the matter has been considered and it has, now been decided that there will be no age restriction in the case of the divorced/widowed daughter who shall be eligible for family pension even after their attaining 25 years of age subject to all other conditions prescribed in the case of son/daughter. Such daughter including disabled divorced/ widowed daughter shall, however, not be required to come back to her parental home as stipulated in para2(ii) of this department letter No. 1/10/99-3FPPC/302 dated 10.1.2002, which may be deemed to have been modified to that extent.

3. The relevant provision of the Punjab CSR Vol.II may be deemed to have been amended to the extent of the contents of this letter, and a notification for the same will be issued in due course.

Sd/-Under Secretary (SC)